

 Print Page

Sri Guru Granth Sahib

Displaying 1425 of

ਸਲੋਕ ਮਹਲਾ ੫

Salok Mehalaa 5

Shalok, Fifth Mehl:

ਸਲੋਕ ਵਾਰਾਂ ਤੇ ਵਧੀਕ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੪੨੫

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਲੋਕ ਵਾਰਾਂ ਤੇ ਵਧੀਕ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੪੨੫

ਰਤੇ ਸੇਈ ਜਿ ਮੁਖੁ ਨ ਮੋੜੰਨਿ ਜਿਨੀ ਸਿਵਾਤਾ ਸਾਈ ॥

Rathae Saeeee J Mukh N Morrannih Jinhee Sinjaathaa Saeae ||

They alone are imbued with the Lord, who do not turn their faces away from Him - they realize Him.

ਸਲੋਕ ਵਾਰਾਂ ਤੇ ਵਧੀਕ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੨

Salok Vaaraan and Vadheek Guru Arjan Dev

ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹਾ ਕਾਰਿ ਨ ਆਈ ॥੧॥

Jharr Jharr Pavadhae Kachae Birehee Jinhaa Kaar N Aae ||1||

The false, immature lovers do not know the way of love, and so they fall. ||1||

ਸਲੋਕ ਵਾਰਾਂ ਤੇ ਵਧੀਕ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੨

Salok Vaaraan and Vadheek Guru Arjan Dev

ਧਣੀ ਵਿਹੁਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥

Dhhanee Vihoonaa Paatt Pattanbar Bhaahee Saethee Jaalae ||

Without my Master, I will burn my silk and satin clothes in the fire.

ਸਲੋਕ ਵਾਰਾਂ ਤੇ ਵਧੀਕ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੩

Salok Vaaraan and Vadheek Guru Arjan Dev

ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥

Dhhoorree Vich Luddandharree Sohaan Naanak Thai Seh Naalae ||2||

Even rolling in the dust, I look beautiful, O Nanak, if my Husband Lord is with me. ||2||

ਸਲੋਕ ਵਾਰਾਂ ਤੇ ਵਧੀਕ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੩

Salok Vaaraan and Vadheek Guru Arjan Dev

ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥

Gur Kai Sabadh Araadhheeai Naam Rang Bairaag ||

Through the Word of the Guru's Shabad, I worship and adore the Naam, with love and balanced detachment.

ਸਲੋਕ ਵਾਰਾਂ ਤੇ ਵਧੀਕ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੪

Salok Vaaraan and Vadheek Guru Arjan Dev

ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥

Jeethae Panch Bairaaeeaa Naanak Safal Maaroo Eihu Raag ||3||

When the five enemies are overcome, O Nanak, this musical measure of Raga Maaroo becomes fruitful. ||3||

ਸਲੋਕ ਵਾਰਾਂ ਤੇ ਵਧੀਕ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੪

Salok Vaaraan and Vadheek Guru Arjan Dev

ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥

Jaan Moon Eik Th Lakh Tho Jithee Pinanae Dhar Kitharrae ||

When I have the One Lord, I have tens of thousands. Otherwise, people like me beg from door to door.

ਸਲੋਕ ਵਾਰਾਂ ਤੇ ਵਧੀਕ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੫

Salok Vaaraan and Vadheek Guru Arjan Dev

ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥

Baaman Birathhaa Gaeiou Jananm Jin Keetho So Visarae ||4||

O Brahmin, your life has passed away uselessly; you have forgotten the One who created you. ||4||

ਸਲੋਕ ਵਾਰਾਂ ਤੇ ਵਧੀਕ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੫

Salok Vaaraan and Vadheek Guru Arjan Dev

ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥

Sorath So Ras Peejeeai Kabehoo N Feekaa Hoe ||

In Raga Sorat'h, drink in this sublime essence, which never loses its taste.

ਸਲੋਕ ਵਾਰਾਂ ਤੇ ਵਧੀਕ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੬

Salok Vaaraan and Vadheek Guru Arjan Dev

ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥

Naanak Raam Naam Gun Gaaeeahi Dharageh Niramal Soe ||5||

O Nanak, singing the Glorious Praises of the Lord's Name, one's reputation is immaculate in the Court of the Lord. ||5||

ਸਲੋਕ ਵਾਰਾਂ ਤੇ ਵਧੀਕ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੬

Salok Vaaraan and Vadheek Guru Arjan Dev

ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥

Jo Prabh Rakhae Aap Thin Koe N Maaree ||

No one can kill those whom God Himself protects.

ਸਲੋਕ ਵਾਰਾਂ ਤੇ ਵਧੀਕ (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੭

Salok Vaaraan and Vadheek Guru Arjan Dev

ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥

Andhar Naam Nidhhaan Sadhaa Gun Saaree ||

The treasure of the Naam, the Name of the Lord, is within them. They cherish His Glorious Virtues forever.

ਸਲੋਕ ਵਾਰਾਂ ਤੇ ਵਧੀਕ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੭

Salok Vaaraan and Vadheek Guru Arjan Dev

ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥

Eaekaa Ttaek Aganm Man Than Prabh Dhhaaree ||

They take the Support of the One, the Inaccessible Lord; they enshrine God in their mind and body.

ਸਲੋਕ ਵਾਰਾਂ ਤੇ ਵਧੀਕ (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੮

Salok Vaaraan and Vadheek Guru Arjan Dev

ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥

Lagaa Rang Apaar Ko N Outhaaree ||

They are imbued with the Love of the Infinite Lord, and no one can wipe it away.

ਸਲੋਕ ਵਾਰਾਂ ਤੇ ਵਧੀਕ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੮

Salok Vaaraan and Vadheek Guru Arjan Dev

ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥

Guramukh Har Gun Gaae Sehaj Sukh Saaree ||

The Gurmukhs sing the Glorious Praises of the Lord; they obtain the most excellent celestial peace and poise.

ਸਲੋਕ ਵਾਰਾਂ ਤੇ ਵਧੀਕ (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੫ ਪੰ. ੮

Salok Vaaraan and Vadheek Guru Arjan Dev

ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥

Naanak Naam Nidhhaan Ridhai Our Haaree ||6||

O Nanak, they enshrine the treasure of the Naam in their hearts. ||6||

ਸਲੋਕ ਵਾਰਾਂ ਤੇ ਵਧੀਕ (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੯

Salok Vaaraan and Vadheek Guru Arjan Dev

ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥

Karae S Changaa Maan Dhuyee Ganath Laahi ||

Whatever God does, accept that as good; leave behind all other judgements.

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੯

Salok Vaaraan and Vadheek Guru Arjan Dev

ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥

Apanee Nadhar Nihaal Aapae Laihu Laae ||

He shall cast His Glance of Grace, and attach you to Himself.

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੦

Salok Vaaraan and Vadheek Guru Arjan Dev

ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥

Jan Dhaehu Mathee Oupadhaes Vichahu Bharam Jaae ||

Instruct yourself with the Teachings, and doubt will depart from within.

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੦

Salok Vaaraan and Vadheek Guru Arjan Dev

ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥

Jo Dhhur Likhiaa Laekh Soee Sabh Kamaae ||

Everyone does that which is pre-ordained by destiny.

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੦

Salok Vaaraan and Vadheek Guru Arjan Dev

ਸਭੁ ਕਛੁ ਤਿਸ ਦੈ ਵਸਿ ਦੁਜੀ ਨਾਹਿ ਜਾਇ ॥

Sabh Kashh This Dhai Vas Dhoojee Naahi Jaae ||

Everything is under His control; there is no other place at all.

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੧

Salok Vaaraan and Vadheek Guru Arjan Dev

ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥

Naanak Sukh Anadh Bheae Prabh Kee Mann Rajaae ||7||

Nanak is in peace and bliss, accepting the Will of God. ||7||

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੧

Salok Vaaraan and Vadheek Guru Arjan Dev

ਗੁਰੂ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥

Gur Pooraa Jin Simariaa Saeeee Bheae Nihaal ||

Those who meditate in remembrance on the Perfect Guru, are exalted and uplifted.

ਸਲੋਕ ਵਾਰਾਂ ਤੇ ਵਧੀਕ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੨

Salok Vaaraan and Vadheek Guru Arjan Dev

ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥

Naanak Naam Araadhanaa Kaaraj Aavai Raas ||8||

O Nanak, dwelling on the Naam, the Name of the Lord, all affairs are resolved. ||8||

ਸਲੋਕ ਵਾਰਾਂ ਤੇ ਵਧੀਕ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੨

Salok Vaaraan and Vadheek Guru Arjan Dev

ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥

Paapee Karam Kamaavadae Karadhae Haaeae Haae ||

The sinners act, and generate bad karma, and then they weep and wail.

ਸਲੋਕ ਵਾਰਾਂ ਤੇ ਵਧੀਕ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੩

Salok Vaaraan and Vadheek Guru Arjan Dev

ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥

Naanak Jio Mathhan Maadhhaaneeaa Thio Mathhae Dhhrum Raae ||9||

O Nanak, just as the churning stick churns the butter, so does the Righteous Judge of Dharma churn them.

||9||

ਸਲੋਕ ਵਾਰਾਂ ਤੇ ਵਧੀਕ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੩

Salok Vaaraan and Vadheek Guru Arjan Dev

ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥

Naam Dhhaiaein Saajanaa Janam Padhaarathh Jeeth ||

Meditating on the Naam, O friend, the treasure of life is won.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੪

Salok Vaaraan and Vadheek Guru Arjan Dev

ਨਾਨਕ ਧਰਮ ਐਸੇ ਚਵਹਿ ਕੀਤੇ ਭਵਨੁ ਪੁਨੀਤ ॥੧੦॥

Naanak Dhharam Aisae Chavehi Keetho Bhavan Puneeth ||10||

O Nanak, speaking in Righteousness, one's world becomes sanctified. ||10||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੪

Salok Vaaraan and Vadheek Guru Arjan Dev

ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥

Khubharree Kuthhaae Mithee Galan Kumanthreeaa ||

I am stuck in an evil place, trusting the sweet words of an evil advisor.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੫

Salok Vaaraan and Vadheek Guru Arjan Dev

ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥

Naanak Saeeee Oubarae Jinaa Bhaag Mathhaahi ||11||

O Nanak, they alone are saved, who have such good destiny inscribed upon their foreheads. ||11||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੫

Salok Vaaraan and Vadheek Guru Arjan Dev

ਸੁਤੜੇ ਸੁਖੀ ਸਵੰਨਿ ਜੋ ਰਤੇ ਸਹ ਆਪਣੈ ॥

Sutharrae Sukhee Savannih Jo Rathae Seh Aapanai ||

They alone sleep and dream in peace, who are imbued with the Love of their Husband Lord.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੬

Salok Vaaraan and Vadheek Guru Arjan Dev

ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨਿ ॥੧੨॥

Praem Vishhohaa Dhhanee So Athae Pehar Lavannih ||12||

Those who have been separated from the Love of their Master, scream and cry twenty-four hours a day.

||12||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੬

Salok Vaaraan and Vadheek Guru Arjan Dev

ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥

Sutharrae Asankh Maaeiaa Jhoothee Kaaranae ||

Millions are asleep, in the false illusion of Maya.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੭

Salok Vaaraan and Vadheek Guru Arjan Dev

ਨਾਨਕ ਸੇ ਜਾਗੰਨਿ ਜਿ ਰਸਨਾ ਨਾਮੁ ਉਚਾਰਣੇ ॥੧੩॥

Naanak Sae Jaagannih J Rasanaa Naam Ouchaaranae ||13||

O Nanak, they alone are awake and aware, who chant the Naam with their tongues. ||13||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੭

Salok Vaaraan and Vadheek Guru Arjan Dev

ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧੂਬ ॥

Mrig Thisanaa Paekh Bhulanae Vuthae Nagar Gandhhrab ||

Seeing the mirage, the optical illusion, the people are confused and deluded.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੭

Salok Vaaraan and Vadheek Guru Arjan Dev

ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥

Jinee Sach Araadhhaa Naanak Man Than Fab ||14||

Those who worship and adore the True Lord, O Nanak, their minds and bodies are beautiful. ||14||

ਸਲੋਕ ਵਾਰਾਂ ਤੇ ਵਧੀਕ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੮

Salok Vaaraan and Vadheek Guru Arjan Dev

ਪਤਿਤ ਉਧਾਰਣ ਪਾਰਬ੍ਰਹਮੁ ਸੰਮੂਥ ਪੁਰਖੁ ਅਪਾਰੁ ॥

Pathith Oudhhaaran Paarabreham Sanmrathh Purakh Apaar ||

The All-powerful Supreme Lord God, the Infinite Primal Being, is the Saving Grace of sinners.

ਸਲੋਕ ਵਾਰਾਂ ਤੇ ਵਧੀਕ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੮

Salok Vaaraan and Vadheek Guru Arjan Dev